

1 ਦਸੰਬਰ, 2020

ਪਿਆਰੇ ਮਾਤਾ-ਪਿਤਾ/ਸਰਪ੍ਰਸਤ,

ਹਾਲਟਨ ਡਿਸਟ੍ਰਿਕਟ ਸਕੂਲ ਬੋਰਡ (HDSB) ਇੱਕ ਅਜਿਹਾ ਸਹਾਇਕ, ਸਮੁੱਚਾ ਅਤੇ ਸਤਿਕਾਰ ਭਰਿਆ ਪੜ੍ਹਾਈ ਦਾ ਆਲਾ-ਦੁਆਲਾ ਮੁਹੱਈਆ ਕਰਾਉਣ ਲਈ ਵਚਨਬੱਧ ਹੈ, ਜਿੱਥੇ ਸਾਰੇ ਵਿਦਿਆਰਥੀ ਸਿੱਖ ਸਕਦੇ ਹਨ, ਵੱਧ ਸਕਦੇ ਹਨ ਅਤੇ ਕਾਮਯਾਬ ਹੋ ਸਕਦੇ ਹਨ। ਇੰਜ ਕਰਨ ਲਈ, ਸਾਨੂੰ ਸਾਰੇ ਵਿਦਿਆਰਥੀਆਂ ਅਤੇ ਪਰਿਵਾਰਾਂ ਦੀਆਂ ਜ਼ਰੂਰਤਾਂ ਨੂੰ ਢੁਕਵੇਂ ਤਰੀਕੇ ਨਾਲ ਜ਼ਰੂਰ ਸਮਝਣਾ ਚਾਹੀਦਾ ਹੈ।

ਜਨਵਰੀ 2021 ਤੋਂ ਅਸੀਂ ਇੱਕ ਸਵੈ-ਇੱਛਾ ਵਿਦਿਆਰਥੀ ਮਰਦਮਸ਼ੁਮਾਰੀ ਕਰਾਵਾਂਗੇ, ਜਿਸ ਵਿੱਚ ਵਿਦਿਆਰਥੀਆਂ ਦੀ ਪਛਾਣ, ਜਿਵੇਂ ਉਹਨਾਂ ਦੀ ਮਾਂ-ਬੋਲੀ, ਨਸਲੀ-ਮੂਲ ਅਤੇ ਜਾਤੀਗਤ ਪਿਛੋਕੜ, ਧਰਮ, ਲਿੰਗ-ਪਛਾਣ, ਪੁਰਾਣੇ ਵਿਦਿਆਰਥੀਆਂ ਲਈ ਜਿਨਸੀ ਰੁਝਾਨ ਬਾਰੇ ਡਾਟਾ ਗੁਪਤ ਤਰੀਕੇ ਨਾਲ ਇਕੱਠਾ ਕੀਤਾ ਜਾਏਗਾ। ਵਿਦਿਆਰਥੀ ਸਕੂਲ ਦੇ ਮਾਹੌਲ ਦੇ ਆਪਣੇ ਅਹਿਸਾਸਾਂ, ਆਪਣੇਪਣ ਦੀ ਭਾਵਨਾ ਅਤੇ ਵਿਦਿਆਰਥੀਆਂ ਵਲੋਂ ਕੀਤੀ ਜਾਂਦੀ ਧੌਕੇਸ਼ਾਹੀ ਵਾਲੇ ਅਨੁਭਵ ਵੀ ਸਾਂਝੇ ਕਰਨਗੇ।

ਵਿਦਿਆਰਥੀ ਮਰਦਮਸ਼ੁਮਾਰੀ ਬਾਰੇ ਜਾਣਨ ਲਈ, **HDSB ਦੇ ਸਾਰੇ ਪਰਿਵਾਰਾਂ ਨੂੰ ਮੰਗਲਵਾਰ, 8 ਦਸੰਬਰ ਨੂੰ ਸ਼ਾਮੀਂ 7 ਵਜੇ [www.hdsb.ca](http://www.hdsb.ca) 'ਤੇ ਵਰਚੁਅਲ ਵਿਦਿਆਰਥੀ ਮਰਦਮਸ਼ੁਮਾਰੀ ਬਾਰੇ ਜਾਣਕਾਰੀ ਸੈਸ਼ਨ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ। ਜਾਣਕਾਰੀ ਸੈਸ਼ਨ ਤੋਂ ਪਹਿਲਾਂ ਅਤੇ ਇਸ ਦੌਰਾਨ, ਇਸ ਫਾਰਮ ਰਾਹੀਂ ਪਰਿਵਾਰਾਂ ਕੋਲ ਸੁਆਲ ਜਮ੍ਹਾਂ ਕਰਾਉਣ ਦਾ ਮੌਕਾ ਹੈ: [https://bit.ly/StudentCensus\\_Questions](https://bit.ly/StudentCensus_Questions)**

ਇਸ ਪ੍ਰੋਗਰਾਮ ਤੋਂ ਬਾਅਦ, ਪੇਸ਼ਕਾਰੀ ਦੇ ਪੂਰੇ ਸਿਰਲੇਖਾਂ ਅਤੇ ਅਨੁਵਾਦ ਕੀਤੇ ਹੋਏ ਰੂਪਾਂ ਨਾਲ ਜਾਣਕਾਰੀ ਸੈਸ਼ਨ ਦੀ ਪੂਰੀ ਰਿਕੌਰਡਿੰਗ ਉਪਲਬਧ ਹੋਏਗੀ ਅਤੇ ਅਕਸਰ ਪੁੱਛੇ ਜਾਣ ਵਾਲੇ ਸੁਆਲ (FAQs) ਅਰਬੀ, ਚੀਨੀ, ਫ੍ਰੈਂਚ, ਹਿੰਦੀ, ਪੰਜਾਬੀ, ਸਪੈਨਿਸ਼ ਅਤੇ ਉਰਦੂ ਵਿੱਚ ਉਪਲਬਧ ਹੋਣਗੇ। ਇਹਨਾਂ ਆਈਟਮਾਂ ਨੂੰ [HDSB Student Census webpage \(HDSB ਵਿਦਿਆਰਥੀ ਮਰਦਮਸ਼ੁਮਾਰੀ ਵੈਬਪੇਜ\)](#) 'ਤੇ ਪੋਸਟ ਕੀਤਾ ਜਾਏਗਾ।

ਓਟਾਰੀਓ ਵਿਚਲੇ ਸਾਰੇ ਸਕੂਲ ਬੋਰਡਾਂ ਨੂੰ 2023 ਤੱਕ ਪਛਾਣ-ਅਧਾਰਤ ਡਾਟਾ ਇਕੱਠਾ ਕਰਨ ਅਤੇ ਰਿਪੋਰਟ ਕਰਨ ਲਈ *ਨਸਲਪ੍ਰਸਤੀ ਵਿਰੋਧੀ ਕਾਨੂੰਨ, 2017 (Anti-Racism Act, 2017)* ਅਤੇ ਓਟਾਰੀਓ ਦੀ ਨਿਰਪੱਖ ਸਿੱਖਿਆ ਬਾਰੇ ਕਾਰਵਾਈ ਯੋਜਨਾ (*Ontario's Education Equity Action Plan*) ਦੀ ਲੋੜ ਹੈ। ਵਿਦਿਆਰਥੀ ਮਰਦਮਸ਼ੁਮਾਰੀ ਤੋਂ ਮਿਲਣ ਵਾਲੇ ਡਾਟਾ ਨਾਲ HDSB ਅਤੇ ਸਾਡੇ ਸਕੂਲਾਂ ਨੂੰ ਹੇਠਾਂ ਦਿੱਤੀ ਮਦਦ ਮਿਲੇਗੀ:

- ਵਿਦਿਆਰਥੀ ਦੀ ਕਾਮਯਾਬੀ ਅਤੇ ਭਲਾਈ ਵਿੱਚ ਮਦਦ ਲਈ ਸਾਰੇ ਵਿਦਿਆਰਥੀਆਂ ਅਤੇ ਪਰਿਵਾਰਾਂ ਦੀਆਂ ਜ਼ਰੂਰਤਾਂ ਨੂੰ ਪੂਰੀ ਤਰ੍ਹਾਂ ਸਮਝਣਾ
- ਬਰਾਬਰੀ ਦੇ ਮੌਕਿਆਂ ਅਤੇ ਨਤੀਜਿਆਂ ਨੂੰ ਯਕੀਨੀ ਬਣਾਉਣ ਲਈ ਪੱਖਪਾਤੀ ਤਰੀਕਿਆਂ, ਤਰਤੀਬਬੱਧ ਅਤਿੱਕਿਆਂ ਅਤੇ ਤਰਫਦਾਰੀ ਨੂੰ ਪਛਾਣਨਾ ਅਤੇ ਖਤਮ ਕਰਨਾ
- ਅਤੇ ਜਿੱਥੇ ਸਭ ਤੋਂ ਵੱਧ ਲੋੜ ਹੈ, ਵਿਦਿਆਰਥੀਆਂ ਅਤੇ ਪ੍ਰੋਗਰਾਮਾਂ ਦੀ ਮਦਦ ਕਰਨ ਲਈ ਸ਼੍ਰੇਣੀ ਵੰਡਣੇ।